

## Sri Guru Granth Sahib

Displaying 526 of

ਭਰਮੇ ਭੂਲੀ ਰੇ ਜੈ ਚੰਦਾ ॥

Bharamae Bhoolee Rae Jai Chandhaa ||

Deluded by doubt, O Jai Chand,

ਗੁਜਰੀ (ਭ. ਤ੍ਰਿਲੋਚਨ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧

Raag Goojree Bhagat Trilochan

ਨਹੀ ਨਹੀ ਚੀਨ੍ਹਿਆ ਪਰਮਾਨੰਦਾ ॥੧॥ ਰਹਾਉ ॥

Nehee Nehee Cheenihaaa Paramaanandhaa ||1|| Rehaao ||

You have not realized the Lord, the embodiment of supreme bliss. ||1||Pause||

ਗੁਜਰੀ (ਭ. ਤ੍ਰਿਲੋਚਨ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧

Raag Goojree Bhagat Trilochan

ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥

Ghar Ghar Khaaeiaa Pindd Badhhaaeiaa Khinthhaa Mundhaa Maeiaa ||

You eat in each and every house, fattening your body; you wear the patched coat and the ear-rings of the beggar, for the sake of wealth.

ਗੁਜਰੀ (ਭ. ਤ੍ਰਿਲੋਚਨ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੨

Raag Goojree Bhagat Trilochan

ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥

Bhoom Masaan Kee Bhasam Lagaaee Gur Bin Thath N Paaeiaa ||2||

You apply the ashes of cremation to your body, but without a Guru, you have not found the essence of reality. ||2||

ਗੁਜਰੀ (ਭ. ਤ੍ਰਿਲੋਚਨ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੨

Raag Goojree Bhagat Trilochan

ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥

Kaae Japahu Rae Kaae Thapahu Rae Kaae Bilovahu Paanee ||

Why bother to chant your spells? Why bother to practice austerities? Why bother to churn water?

ਗੁਜਰੀ (ਭ. ਤ੍ਰਿਲੋਚਨ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੩

Raag Goojree Bhagat Trilochan

ਲਖ ਚਉਰਾਸੀਹ ਜਿਨ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥

Lakh Chouraaseeh Jinih Oupaaee So Simarahu Nirabaanee ||3||

Meditate on the Lord of Nirvaanaa, who has created the 8.4 million species of beings. ||3||

ਗੁਜਰੀ (ਭ. ਤ੍ਰਿਲੋਚਨ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ਪ੨੬ ਪੰ. ੩

*Raag Goojree Bhagat Trilochan*

ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥

Kaae Kamanddal Kaaparreeaa Rae Athasath Kaae Firaahiee ||

Why bother to carry the water-pot, O saffron-robed Yogi? Why bother to visit the sixty-eight holy places of pilgrimage?

ਗੁਜਰੀ (ਭ. ਤ੍ਰਿਲੋਚਨ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ਪ੨੬ ਪੰ. ੪

*Raag Goojree Bhagat Trilochan*

ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥

Badhath Thrilochan Sun Rae Praanee Kan Bin Gaahu K Paahee ||4||1||

Says Trilochan, listen, mortal: you have no corn - what are you trying to thresh? ||4||1||

ਗੁਜਰੀ (ਭ. ਤ੍ਰਿਲੋਚਨ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ਪ੨੬ ਪੰ. ੪

*Raag Goojree Bhagat Trilochan*

ਗੁਜਰੀ ॥

Goojaree ||

Goojaree:

ਗੁਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ਪ੨੬

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

Anth Kaal Jo Lashhamee Simarai Aisee Chinthaa Mehi Jae Marai ||

At the very last moment, one who thinks of wealth, and dies in such thoughts,

ਗੁਜਰੀ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ਪ੨੬ ਪੰ. ੫

*Raag Goojree Bhagat Trilochan*

ਸਰਪ ਜੋਨਿ ਵਲਿ ਵਲਿ ਅਉਤਰੈ ॥੧॥

Sarap Jon Val Val Aoutharai ||1||

Shall be reincarnated over and over again, in the form of serpents. ||1||

ਗੁਜਰੀ (ਭ. ਤ੍ਰਿਲੋਚਨ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ਪ੨੬ ਪੰ. ੬

*Raag Goojree Bhagat Trilochan*

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥

Aree Baaee Gobidh Naam Math Beesarai || Rehaao ||

O sister, do not forget the Name of the Lord of the Universe. ||Pause||

ਗੁਜਰੀ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ਪ੨੬ ਪੰ. ੬

*Raag Goojree Bhagat Trilochan*

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

Anth Kaal Jo Eisathree Simarai Aisee Chinthaa Mehi Jae Marai ||

At the very last moment, he who thinks of women, and dies in such thoughts,

ਗੁਜਰੀ (ਭ. ਤ੍ਰਿਲੋਚਨ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੭

Raag Goojree Bhagat Trilochan

ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥

Baesavaa Jon Val Val Aoutharai ||2||

Shall be reincarnated over and over again as a prostitute. ||2||

ਗੁਜਰੀ (ਭ. ਤ੍ਰਿਲੋਚਨ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੭

Raag Goojree Bhagat Trilochan

ਅੰਤਿ ਕਾਲਿ ਜੋ ਲਤਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

Anth Kaal Jo Larrikae Simarai Aisee Chinthaa Mehi Jae Marai ||

At the very last moment, one who thinks of his children, and dies in such thoughts,

ਗੁਜਰੀ (ਭ. ਤ੍ਰਿਲੋਚਨ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੮

Raag Goojree Bhagat Trilochan

ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥

Sookar Jon Val Val Aoutharai ||3||

Shall be reincarnated over and over again as a pig. ||3||

ਗੁਜਰੀ (ਭ. ਤ੍ਰਿਲੋਚਨ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੮

Raag Goojree Bhagat Trilochan

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

Anth Kaal Jo Mandhar Simarai Aisee Chinthaa Mehi Jae Marai ||

At the very last moment, one who thinks of mansions, and dies in such thoughts,

ਗੁਜਰੀ (ਭ. ਤ੍ਰਿਲੋਚਨ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੯

Raag Goojree Bhagat Trilochan

ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

Praeth Jon Val Val Aoutharai ||4||

Shall be reincarnated over and over again as a goblin. ||4||

ਗੁਜਰੀ (ਭ. ਤ੍ਰਿਲੋਚਨ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੯

Raag Goojree Bhagat Trilochan

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

Anth Kaal Naaraaein Simarai Aisee Chinthaa Mehi Jae Marai ||

At the very last moment, one who thinks of the Lord, and dies in such thoughts,

ਗੁਜਰੀ (ਭ. ਤ੍ਰਿਲੋਚਨ) (੨) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੦

Raag Goojree Bhagat Trilochan

ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

Badhath Thilochan Thae Nar Mukathaa Peethanbar Vaa Kae Ridhai Basai ||5||2||

Says Trilochan, that man shall be liberated; the Lord shall abide in his heart. ||5||2||

ਗੁਜਰੀ (ਭ. ਤਿਲੋਚਨ) (੨) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੦

*Raag Goojree Bhagat Trilochan*

ਗੁਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪

Goojaree Sree Jaidhaev Jeeo Kaa Padhaa Ghar 4

Goojaree, Padas Of Jai Dayv Jee, Fourth House:

ਗੁਜਰੀ (ਭ. ਜੈਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੬

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗੁਜਰੀ (ਭ. ਜੈਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੬

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥

Paramaadh Purakhmanopiman Sath Aadh Bhaav Rathan ||

In the very beginning, was the Primal Lord, unrivalled, the Lover of Truth and other virtues.

ਗੁਜਰੀ (ਭ. ਜੈਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੩

*Raag Goojree BhagatJaidev*

ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥

Paramadhabhuthan Parakirath Paran Jadhichinth Sarab Gathan ||1||

He is absolutely wonderful, transcending creation; remembering Him, all are emancipated. ||1||

ਗੁਜਰੀ (ਭ. ਜੈਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੩

*Raag Goojree BhagatJaidev*

ਕੇਵਲ ਰਾਮ ਨਾਮ ਮਨੋਰਮੰ ॥

Kaeval Raam Naam Manoraman ||

Dwell only upon the beauteous Name of the Lord,

ਗੁਜਰੀ (ਭ. ਜੈਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੪

*Raag Goojree BhagatJaidev*

ਬਦਿ ਅੰਮ੍ਰਿਤ ਤਤ ਮਇਅੰ ॥

Badh Anmrith Thath Maeian ||

The embodiment of ambrosial nectar and reality.

ਗੁਜਰੀ (ਭ. ਜੈਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੪

*Raag Goojree BhagatJaidev*

ਨ ਦਨੋਤਿ ਜ ਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥

N Dhanoth Jasamaranaen Janam Jaraadhh Maran Bhaeian ||1|| Rehaao ||

Remembering Him in meditation, the fear of birth, old age and death will not trouble you. ||1||Pause||

ਗੁਜਰੀ (ਭ. ਜੈਦੇਵ) (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੪

Raag Goojree BhagatJaidev

ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥

Eishhas Jamaadh Paraabhayan Jas Svasath Sukirath Kirathan ||

If you desire to escape the fear of the Messenger of Death, then praise the Lord joyfully, and do good deeds.

ਗੁਜਰੀ (ਭ. ਜੈਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੫

Raag Goojree BhagatJaidev

ਭਵ ਭੂਤ ਭਾਵ ਸਮਬਿਅੰ ਪਰਮੰ ਪ੍ਰਸੰਨਮਿਦੰ ॥੨॥

Bhav Bhooth Bhaav Samabiyaan Paraman Prasannamidhan ||2||

In the past, present and future, He is always the same; He is the embodiment of supreme bliss. ||2||

ਗੁਜਰੀ (ਭ. ਜੈਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੬

Raag Goojree BhagatJaidev

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥

Lobhaadh Dhrisatt Par Grihan Jadhividhh Aacharanan ||

If you seek the path of good conduct, forsake greed, and do not look upon other men's property and women.

ਗੁਜਰੀ (ਭ. ਜੈਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੬

Raag Goojree BhagatJaidev

ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥

Thaj Sakal Duhakirath Dhuramathee Bhaj Chakradhhar Saranan ||3||

Renounce all evil actions and evil inclinations, and hurry to the Sanctuary of the Lord. ||3||

ਗੁਜਰੀ (ਭ. ਜੈਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੭

Raag Goojree BhagatJaidev

ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥

Har Bhagath Nij Nihakaevalaa Ridh Karamanaa Bachasaa ||

Worship the immaculate Lord, in thought, word and deed.

ਗੁਜਰੀ (ਭ. ਜੈਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੭

Raag Goojree BhagatJaidev

ਜੋਗੇਨ ਕਿੰ ਜੋਗੇਨ ਕਿੰ ਦਾਨੇਨ ਕਿੰ ਤਪਸਾ ॥੪॥

Jogaen Kin Jagaen Kin Dhaanaen Kin Thapasaa ||4||

What is the good of practicing Yoga, giving feasts and charity, and practicing penance? ||4||

ਗੁਜਰੀ (ਭ. ਜੈਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੮

*Raag Goojree BhagatJaidev*

ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥

Gobindh Gobindhaeth Jap Nar Sakal Sidhh Padhan ||

Meditate on the Lord of the Universe, the Lord of the Universe, O man; He is the source of all the spiritual powers of the Siddhas.

ਗੁਜਰੀ (ਭ. ਜੈਦੇਵ) (੧) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੮

*Raag Goojree BhagatJaidev*

ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥

Jaidhaev Aaeio Thas Safuttan Bhav Bhooth Sarab Gathan ||5||1||

Jai Dayv has openly come to Him; He is the salvation of all, in the past, present and future. ||5||1||

ਗੁਜਰੀ (ਭ. ਜੈਦੇਵ) (੧) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੬ ਪੰ. ੧੯

*Raag Goojree BhagatJaidev*